

 Print Page

Sri Guru Granth Sahib

Displaying 732 of

ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਝੁ ॥

Maerae Man Har Raam Naam Kar Rann(g) ||

O my mind, enshrine love for the Name of the Lord.

ਸੁਹੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧

Raag Suhi Guru Ram Das

ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਝੁ ॥੧॥ ਰਹਾਉ ॥

Gur Thuthai Har Oupadhaesiaa Har Bhaettiaa Raao Nisann(g) ||1|| Rehaao ||

The Guru, satisfied and pleased, taught me about the Lord, and my Sovereign Lord King met with me at once. ||1||Pause||

ਸੁਹੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧

Raag Suhi Guru Ram Das

ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਝੁ ॥

Mundhh Eiaanee Manamukhee Fir Aavan Jaanaa Ann(g) ||

The self-willed manmukh is like the ignorant bride, who comes and goes again and again in reincarnation.

ਸੁਹੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੨

Raag Suhi Guru Ram Das

ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਝੁ ॥੨॥

Har Prabh Chith N Aaeiou Man Dhoojaa Bhao Sehalann(g) ||2||

The Lord God does not come into her consciousness, and her mind is stuck in the love of duality. ||2||

ਸੁਹੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੨

Raag Suhi Guru Ram Das

ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਝੁ ॥

Ham Mail Bharae Duhachaareeaa Har Raakhahu Angee Ann(g) ||

I am full of filth, and I practice evil deeds; O Lord, save me, be with me, merge me into Your Being!

ਸੁਹੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੩

Raag Suhi Guru Ram Das

ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਝੁ ॥੩॥

Gur Anmrith Sar Navalaaeiaa Sabh Laathhae Kilavikh Pann(g) ||3||

The Guru has bathed me in the pool of Ambrosial Nectar, and all my dirty sins and mistakes have been washed away. ||3||

ਸੁਹੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੩
Raag Suhi Guru Ram Das

ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਭੁ ॥

Har Dheenaa Dheen Dhaeiaal Prabh Sathasangath Maelahu Sann(g) ||

O Lord God, Merciful to the meek and the poor, please unite me with the Sat Sangat, the True Congregation.

ਸੁਹੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੪
Raag Suhi Guru Ram Das

ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਭੁ ॥੪॥੩॥

Mil Sangath Har Rang Paaeiaa Jan Naanak Man Than Rann(g) ||4||3||

Joining the Sangat, servant Nanak has obtained the Lord's Love; my mind and body are drenched in it. ||4||3||

ਸੁਹੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੫
Raag Suhi Guru Ram Das

ਸੁਹੀ ਮਹਲਾ ੪ ॥

Soohee Mehalaa 4 ||

Soohee, Fourth Mehl:

ਸੁਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੨

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥

Har Har Karehi Nith Kapatt Kamaavehi Hiradhaa Sudhh N Hoei ||

One who chants the Name of the Lord, Har, Har, while constantly practicing deception, shall never become pure of heart.

ਸੁਹੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੬
Raag Suhi Guru Ram Das

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥

Anadhin Karam Karehi Bahuthaerae Supanai Sukh N Hoei ||1||

He may perform all sorts of rituals, night and day, but he shall not find peace, even in dreams. ||1||

ਸੁਹੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੬
Raag Suhi Guru Ram Das

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥

Giaanee Gur Bin Bhagath N Hoei ||

O wise ones, without the Guru, there is no devotional worship.

ਸੁਹੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੭

Raag Suhi Guru Ram Das

ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥

Korai Rang Kadhæ N Charrai Jae Lochai Sabh Koeë ||1|| Rehaao ||

The untreated cloth does not take up the dye, no matter how much everyone may wish it. ||1||Pause||

ਸੁਹੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੭

Raag Suhi Guru Ram Das

ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥

Jap Thap Sanjam Varath Karae Poojaa Manamukh Rog N Jaaee ||

The self-willed manmukh may perform chants, meditations, austere self-discipline, fasts and devotional worship, but his sickness does not go away.

ਸੁਹੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੮

Raag Suhi Guru Ram Das

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥

Anthar Rog Mehæa Abhimaanaa Dhoojai Bhaae Khuaaee ||2||

Deep within him is the sickness of excessive egotism; in the love of duality he is ruined. ||2||

ਸੁਹੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੮

Raag Suhi Guru Ram Das

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥

Baahar Bhaekh Bahuth Chathuraaee Manooaa Dheh Dhis Dhhaavai ||

Outwardly, he wears religious robes and he is very clever, but his mind wanders in the ten directions.

ਸੁਹੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੯

Raag Suhi Guru Ram Das

ਹਉਮੈ ਬਿਆਪਿਆ ਸਬਦੁ ਨ ਚੀਨੈ ਫਿਰਿ ਫਿਰਿ ਜੂਨੀ ਆਵੈ ॥੩॥

Houmai Biaapiaa Sabadh N Cheenhai Fir Fir Joonee Aavai ||3||

Engrossed in ego, he does not remember the Word of the Shabad; over and over again, he is reincarnated. ||3||

ਸੁਹੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੯

Raag Suhi Guru Ram Das

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥

Naanak Nadhar Karae So Boojhai So Jan Naam Dhhiaaeae ||

O Nanak, that mortal who is blessed with the Lord's Glance of Grace, understands Him; that humble servant meditates on the Naam, the Name of the Lord.

ਸੁਹੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੦

Raag Suhi Guru Ram Das

ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥

Gur Parasaadhee Eaeko Boojhai Eaekas Maahi Samaaeae ||4||4||

By Guru's Grace, he understands the One Lord, and is absorbed into the One Lord. ||4||4||

ਸੂਹੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੦

Raag Suhi Guru Ram Das

ਸੂਹੀ ਮਹਲਾ ੪ ਘਰੁ ੨

Soohee Mehalaa 4 Ghar 2

Soohee, Fourth Mehl, Second House:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੨

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੨

ਗੁਰਮਤਿ ਨਗਰੀ ਖੋਜਿ ਖੋਜਾਈ ॥

Guramath Nagaree Khoj Khojaaee ||

Following the Guru's Teachings, I searched and searched the body-village;

ਸੂਹੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੩

Raag Suhi Guru Ram Das

ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥

Har Har Naam Padhaarathh Paaee ||1||

I found the wealth of the Name of the Lord, Har, Har. ||1||

ਸੂਹੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੩

Raag Suhi Guru Ram Das

ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥

Maerai Man Har Har Saanth Vasaaee ||

The Lord, Har, Har, has enshrined peace within my mind.

ਸੂਹੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੩

Raag Suhi Guru Ram Das

ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥

Thisanaa Agan Bujhee Khin Anthar Gur Miliai Sabh Bhukh Gavaaee ||1|| Rehaao ||

The fire of desire was extinguished in an instant, when I met the Guru; all my hunger has been satisfied.

||1||Pause||

ਸੁਹੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੪

Raag Suhi Guru Ram Das

ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥

Har Gun Gaavaa Jeevaa Maeree Maaee ||

Singing the Glorious Praises of the Lord, I live, O my mother.

ਸੁਹੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੪

Raag Suhi Guru Ram Das

ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥

Sathigur Dhaeiaal Gun Naam Dhrirraaee ||2||

The Merciful True Guru implanted the Glorious Praises of the Naam within me. ||2||

ਸੁਹੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੫

Raag Suhi Guru Ram Das

ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥

Ho Har Prabh Piaaraa Dtoodt Dtoodtaaee ||

I search for and seek out my Beloved Lord God, Har, Har, Har.

ਸੁਹੀ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੫

Raag Suhi Guru Ram Das

ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥

Sathasangath Mil Har Ras Paaee ||3||

Joining the Sat Sangat, the True Congregation, I have obtained the subtle essence of the Lord. ||3||

ਸੁਹੀ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੬

Raag Suhi Guru Ram Das

ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥

Dhur Masathak Laekh Likhae Har Paaee ||

By the pre-ordained destiny inscribed upon my forehead, I have found the Lord.

ਸੁਹੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੬

Raag Suhi Guru Ram Das

ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥

Gur Naanak Thuthaa Maelai Har Bhaaee ||4||1||5||

Guru Nanak, pleased and satisfied, has united me with the Lord, O Siblings of Destiny. ||4||1||5||

ਸੁਹੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੬

Raag Suhi Guru Ram Das

ਸੁਹੀ ਮਹਲਾ ੪ ॥

Soohee Mehalaa 4 ||

Soohee, Fourth Mehl:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੨

ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥

Har Kirapaa Karae Man Har Rang Laaeae ||

Showering His Mercy, the Lord imbues the mind with His Love.

ਸੂਹੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੭

Raag Suhi Guru Ram Das

ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥

Guramukh Har Har Naam Samaaeae ||1||

The Gurmukh merges in the Name of the Lord, Har, Har. ||1||

ਸੂਹੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੭

Raag Suhi Guru Ram Das

ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥

Har Rang Raathaa Man Rang Maanae ||

Imbued with the Lord's Love, the mortal enjoys the pleasure of His Love.

ਸੂਹੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੮

Raag Suhi Guru Ram Das

ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥

Sadhaa Anandh Rehai Dhin Raathee Poorae Gur Kai Sabadh Samaanae ||1|| Rehaao ||

He remains always blissful, day and night, and he merges into the Shabad, the Word of the Perfect Guru. ||1||Pause||

ਸੂਹੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੮

Raag Suhi Guru Ram Das

ਹਰਿ ਰੰਗ ਕਉ ਲੋਚੈ ਸਭੁ ਕੋਈ ॥

Har Rang Ko Lochai Sabh Koei ||

Everyone longs for the Lord's Love;

ਸੂਹੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੯

Raag Suhi Guru Ram Das

ਗੁਰਮੁਖਿ ਰੰਗੁ ਚਲੂਲਾ ਹੋਈ ॥੨॥

Guramukh Rang Chaloolaa Hoei ||2||

The Gurmukh is imbued with the deep red color of His Love. ||2||

ਸੂਹੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੯

Raag Suhi Guru Ram Das

ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥

Manamukh Mugadhh Nar Koraa Hoe ||

The foolish, self-willed manmukh is left pale and uncolored.

ਸੂਹੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੨ ਪੰ. ੧੯

Raag Suhi Guru Ram Das